

## ARDAS

IK ONKAR

SRI WAHEGURU JI KI FATEH

SRI BHAGOTI JI SAHAYE. PAATSHAH BARVEEN

PIRTHAM BHAGOTI SIMAR KE, GUR NANAK LAYEE DHIAYE. PHIR ANGAD GUR TE AMARDAS, RAMDASE HOYEE SAHAYE. ARJAN, HARGOBIND NUn SIMRO SRI HARRAI. SRI HARKRISHAN DHEEAAYE, JIS DITHE SUB DUKH JAYE. TEG BAHADAR SIMEREYE, GHAR NAU NIDH AAWAY DHAYE. DASAM PATSHAH SRIGURU GOBIND SINGH JI SUB THAYEEN HOYE SAHAYE. SRI SATGURU BALAK SINGH JI SIMERYE, JIN MARG DIYA BATAYE. AKAL PURKH SRI SATGURU RAM SINGH JI, JIN JAM TE LEYA CHADAYE. JOT KA JAMA, SRI SATGURU HARI SINGH JI SIMERYE, JIN TOOTI LAYEE MILAYE. ATAL PARTAPI, SRI SATGURU PARTAP SINGH JI SIMERYE JIN KALYUG WHICH SOOCH SODH NAAM BANI DA PARWAH DITA CHALAYE. SARAB KALA SAMRATH SRI SATGURU JAGJIT SINGH JI SIMERYE JINA DEE MAHIMA KAHNA JAYE. PAHRE DE MALIK HAZRA HAZOOR SRI SATGURU UDAY SINGH JI SAB THAYEEN HOHO SAHAYE.

GURU JI KE CHAR SAHIBYADE, PANJ PIYARE, CHALEE MUKTE, AASI SHAHEED BEANT SHAHEEDAA DEE KAMAYEE WAL DHIYAN DHAR KE AAP JI DA PAVITAR NAAM CHIT AAWE.

SATGURU SACHE PAATSHAH JI AASIn SADA BHULANHAR HAAAn. AAP SADA BAKHSIND HO. DARON GHARON SIKHI SIDAK BAKSHO, BEMUKH HO KE NA MARIYE. DHARTI TE DHARM WARTAAO, MAHAN MALECH DA NAAS KARO, SANT KHALSE DA PARKASH KARO. GAOO GARIB DE KASHAT NUn DOOR KARO, KUL SHRISHTI AAP JI DA NAAM JAPE, KOYEE DUKHIYA RAHE HI NA. JO Tay GURU ROOP DHAR KE HUKAM DITTA HAI GRANTH SAHIB MEIN, SO TU APNA HUKAM SADA EE MANYAEE. SATGURU RAM SINGH JI SACHE PAATSHAH JI, AAP JI DE CHARNA WICH PRARTHANA HAI, SADA DHARM BANIYA RAHE.

DEENA BANDU SATGURU SACHE PAATSHAH JI, AAP JI DEE KIRPA NAAL AAP DIYAAN PIYAREEAA SANGATAAn NE IKATAR HO KE, AAP JI DE PAVITAR NAAM DA SIMRAN KEETA HAI, AAP JI DE DARSHAN NEMIT. DAR PARWAAN HOWAY. DARSHANA DEE DAAT BAKHSHNEE....

BHULAn CHUKAn BAKSH LAYEEn. NA WISREEn, NA WISAREEn, RAKH LAI, BAKSH LAI, DEHE KARKE DEYO DEEDAR, SRI SATGURU RAM SINGH NAAM CHADDEE KALA TERE BHANE SARBAT DA BHALA.

JO BHOLE SO NIHAAL SAT SRI AKAL

## ਅਰਦਾਸ

ੴ

ਵਾਹਿਗੁਰੂ ਜੀ ਕੀ ਫਤਹਿ ॥  
ਸ੍ਰੀ ਭਗਉਤੀ ਜੀ ਸਹਾਇ ਪਾਤਸ਼ਾਹੀ ੧੨ ਵੀ' ॥

ਪ੍ਰਿਥਮ ਭਗੋਤੀ ਸਿਮਰਿ ਕੇ ਗੁਰ ਨਾਨਕ ਲਈ ਧਿਆਇ ॥ ਫਿਰਿ ਅੰਗਦ ਗੁਰ ਤੇ ਅਮਰਦਾਸੁ  
ਰਾਮਦਾਸੈ ਹੋਈ ਸਹਾਇ ॥ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ॥ ਸ੍ਰੀ ਹਰਿਕ੍ਰਿਸਨ  
ਧਿਆਇਐ ਜਿਸੁ ਛਿਠੇ ਸਭ ਦੁਖੁ ਜਾਇ ॥ ਤੇਗ ਬਹਾਦਰ ਸਿਮਰੀਏਐ ਘਰਿ ਨਉ ਨਿਧਿ ਆਵੇ ਧਾਇ  
॥ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ' ਹੋਇ ਸਹਾਇ ॥ ਸ੍ਰੀ ਸਤਿਗੁਰੂ ਬਾਲਕ  
ਸਿੰਘ ਜੀ ਸਿਮਰੀਐ ਜਿਨ ਮਾਰਗ ਦੀਆ ਬਤਾਇ ॥ ਅਕਾਲ ਪੁਰਖ ਅੰਤਰਜਾਮੀ ਸ੍ਰੀ ਸਤਿਗੁਰੂ ਰਾਮ  
ਸਿੰਘ ਜੀ ਜਿਨ ਜਮ ਤੇ ਲੀਆ ਛਡਾਇ ॥ ਜੋਤਿ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ  
ਜਿਨ ਟੁੱਟੀ ਲਈ ਮਿਲਾਇ ॥ ਅਟੱਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ  
ਕਲਿਜੁਗ ਵਿਚ ਸੁਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿਤਾ ਚਲਾਇ ॥ ਸਰਬ ਕਲਾ ਸਮਰਥ ਸ੍ਰੀ ਸਤਿਗੁਰੂ  
ਜਗਜੀਤ ਸਿੰਘ ਜੀ ਜਿੰਨਾ ਦੀ ਮਹਿਮਾ ਕਹੀ ਨਾ ਜਾਏ ॥ ਪੇਹਰੇ ਦੇ ਮਾਲਕ ਹਾਜ਼ਰਾ ਹਜ਼ੂਰ ਸ੍ਰੀ  
ਸਤਿਗੁਰੂ ਉਦੈ ਸਿੰਘ ਜੀ ਸਭ ਥਾਈ' ਹੋਹੁ ਸਹਾਜਿ ॥

ਗੁਰੂ ਜੀ ਕੇ ਚਾਰ ਸਾਹਿਬਜਾਦੇ, ਪੰਜ ਪਿਆਰੇ, ਚਾਲੀ ਮੁਕਤੇ, ਅੱਸੀ ਸ਼ਰੀਦ, ਬੇਅੰਤ  
ਸ਼ਰੀਦਾਂ ਦੀ ਕਮਾਈ ਵਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੈ ॥

ਸਤਿਗੁਰੂ ਸੱਚੇ ਪਾਤਿਸ਼ਾਹ ਜੀ ਅਸੀ ਸਦਾ ਭੁਲਨਹਾਰ ਹਾਂ। ਆਪ ਸਦਾ ਬਖ਼ਸ਼ਿੰਦ ਹੋ, ਦਰੋ'  
ਘਰੋ' ਸਿੱਖੀ ਸਿਦਕ ਬਖਸ਼ੇ, ਬੇਮੁਖ ਹੋ ਕੇ ਨ ਮਰੀਏ। ਧਰਤੀ ਤੇ ਧਰਮ ਵਰਤਾਓ, ਮਹਾਂ ਮਲੇਛ ਦਾ  
ਨਾਸ ਕਰੋ, ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁਲ ਸ੍ਰਿਸ਼ਟੀ ਆਪ  
ਜੀ ਦਾ ਨਾਮ ਜਪੇ, ਕੋਈ ਦੁਖੀਆ ਰਹੇ ਹੀ ਨਾ। ਜੋ ਤੈ ਗੁਰੂ ਰੂਪ ਧਾਰ ਕੇ ਹੁਕਮੁ ਦਿੱਤਾ ਹੈ ਗ੍ਰੰਥ  
ਸਾਹਿਬ ਮੈ, ਸੋ ਉੱ ਆਪਣਾ ਹੁਕਮ ਸਦਾ ਈ ਮਨਾਈੰ। ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਿਸ਼ਾਹ ਜੀ  
ਆਪ ਜੀ ਦੇ ਚਰਨਾਂ ਪ੍ਰਾਰਥਨਾ ਹੈ ਸਾਡਾ ਧਰਮ ਬਣਿਆ ਰਹੇ ॥

ਦੀਨਾ ਬੰਦੂ ਸਤਿਗੁਰ ਸੱਚੇ ਪਾਤਿਸ਼ਾਹ ਜੀ, ਆਪ ਦੀ ਕ੍ਰਿਪਾ ਨਾਲ ਆਪ ਦੀਆਂ ਪਿਆਰੀਆਂ  
ਸੰਗਤਾਂ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨ  
ਨਮਿਤ, ਦਰ ਪਰਵਾਨ ਹੋਵੇ। ਦਰਸ਼ਨਾਂ ਦੀ ਦਾਤ ਬਖਸ਼ਨੀ .....।

ਭੁੱਲਾਂ ਚੁਕਾਂ ਬਖਸ਼ ਲਈ, ਨਾ ਵਿਸਰੀਂ ਨਾ ਵਿਸਾਰੀ' ਰਖ ਲਓ ਬਖਸ਼ ਲਓ, ਦੇਹੁ ਕਰਕੇ  
ਦਿਹੁ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ॥

ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ